

ਪੰਜਾਬ ਰਾਜ ਬਿਜਲੀ ਬੋਰਡ

ਦਫਤਰ ਸਕੱਤਰ  
( ਵਿੱਤ ਭਾਗ )

ਵਿੱਤ ਗਸਤੀ ਪੱਤਰ  
ਨੰ: 35 /1991

ਵੱਲ

1. ਸਾਰੇ ਇੰਜੀਨੀਅਰ-ਇਨ-ਚੀਫ/ਜਨਰਲ ਮੈਨੇਜਰ
2. ਸਾਰੇ ਮੁਖ ਇੰਜੀਨੀਅਰ (ਹਾਈਡਲ ਸਮੇਤ)
3. ਵਿੱਤ ਸਲਾਹਕਾਰ, ਪੰ:ਰਾ:ਬਿ:ਬੇ: , ਪਟਿਆਲਾ।
4. ਸਾਰੇ ਨਿਗਰਾਨ ਇੰਜੀਨੀਅਰ (ਹਾਈਡਲ ਸਮੇਤ)
5. ਸਾਰੇ ਕਾਰਜਕਾਰੀ ਇੰਜੀਨੀਅਰ
6. ਮੁਖ ਲੇਖਾ ਅਫਸਰ, ਪੰ:ਰਾ:ਬਿ:ਬੇ: , ਪਟਿਆਲਾ।
7. ਮੁਖ ਆਈ.ਟੀ.ਓ, ਪੰ:ਰਾ:ਬਿ:ਬੇ: , ਪਟਿਆਲਾ।
8. ਲੇਖਾ ਅਤੇ ਵਿੱਤ ਮਨਜਰ, ਗੁ:ਨਾ:ਦੇ:ਬ:ਪ: , ਬਠਿੰਡਾ।
9. ਸੀਨੀਅਰ ਆਈ. ਆਰ. ਓ, ਪੰ:ਰਾ:ਬਿ:ਬੇ: , ਪਟਿਆਲਾ।
10. ਡਾਇਰੈਕਟਰ, ਟਰੇਨਿੰਗ ਟੀ. ਟੀ. ਆਈ. , ਪਟਿਆਲਾ।
11. ਡਾਇਰੈਕਟਰ, ਲੋਕ ਸਪਰੋਕ, ਪੰ:ਰਾ:ਬਿ:ਬੇ: , ਪਟਿਆਲਾ।
12. ਡੀ. ਆਈ. ਜੀ. (ਵੀ ਅਤੇ ਅਸ) ਪੰ:ਰਾ:ਬਿ:ਬੇ: , ਪਟਿਆਲਾ।
13. ਉਪ ਵਿੱਤ ਸਲਾਹਕਾਰ, ਪੰ:ਰਾ:ਬਿ:ਬੇ: , ਪਟਿਆਲਾ।
14. ਸਾਰੇ ਉਪ ਮੁਖ ਲੇਖਾ ਅਫਸਰ, ਜਮਤ ਰੋਪੜ, ਬਰਮਲ ਪਠਾਟ।
15. ਸੀਨੀਅਰ ਲੇਖਾ ਅਫਸਰ, ਰੋਪੜ ਬਰਮਲ ਪ੍ਰੋਜੈਕਟ, ਪਟਿਆਲਾ।
16. ਸਾਰੇ ਲੇਖਾ ਅਫਸਰ, ਫੀਲਡ, ਪੀ-ਆਰਡੀ, ਬਰਮਲ ਅਤੇ ਬੀ. ਏ. ਐਮ. ਬੀ.।
17. ਲੇਖਾ ਅਫਸਰ/ਪੈਨਸ਼ਨ, ਪੰ:ਰਾ:ਬਿ:ਬੇ: , ਪਟਿਆਲਾ।

ਮੀਮੋ ਨੰ: 89221/89971 \_\_\_/ਫਿਨ/284/ਟੀ:2

ਮਿਤੀ: 6.5.91.

ਵਿਸ਼ਾ:

ਪੰਜਾਬ ਰਾਜ ਬਿਜਲੀ ਬੋਰਡ ਦੇ ਪੈਨਸ਼ਨਰਾਂ ਅਤੇ ਫੈਮਲੀ ਪੈਨਸ਼ਨਰਾਂ ਨੂੰ ਅੰਤਰਰਾਸ਼ਟਰੀ ਰਾਸ਼ਟਰੀ ਦਫਤਰ ਬਾਰੇ।


\*\*\*

ਪੰਜਾਬ ਸਰਕਾਰ ਵਿੱਤੀ ਵਿਭਾਗ, ਚੰਡੀਗੜ੍ਹ ਦੇ ਪੱਤਰ ਨੰ: 16/66/84-1 ਐਫ. ਪੀ. -3/3007 ਮਿਤੀ 9.4.91 ਦੀ ਨਕਲ ਇਸ ਦਫਤਰ ਦੇ ਮੀਮੋ ਨੰ: 280027/727/ਫਾਈਨੈਂਸ-284 ਮਿਤੀ 7.12.90 ਦੀ ਲਗਾਤਾਰਤਾ ਵਿੱਚ ਸੂਚਨਾ ਅਤੇ ਨੋਟੀਸੀ ਕਾਰਵਾਈ ਲਈ ਭੇਜੀ ਜਾਂਦੀ ਹੈ।

ਪੰਜਾਬ ਰਾਜ ਬਿਜਲੀ ਬੋਰਡ ਨੇ ਪੰਜਾਬ ਸਰਕਾਰ ਦਾ ਉਪਰੋਕਤ ਪੱਤਰ, ਇਸ ਪੱਤਰ ਵਿੱਚ ਦਸੀਆਂ ਹਦਾਇਤਾਂ ਅਤੇ ਨਿਸ਼ਚਿਤ ਮਿਤੀ 1.1.91 ਤੋਂ ਅਪਣਾ ਲਿਆ ਹੈ।

ਸਹੀ/ਉਪਰੋਕਤ ਅਨੁਸਾਰ

ਪਿਠ ਅੰਕ ਨੰ: 89972/90322 \_\_\_/ਫਿਨ-284



  
ਉਪ ਸਕੱਤਰ/ਵਿੱਤ 6/5/91  
ਮਿਤੀ: 6.5.91.

ਉਪਰੋਕਤ ਦਾ ਉਤਾਰਾ ਸਹਿਲਗ ਸਮੇਤ ਹੇਠ ਲਿਖੇ ਦਫਤਰਾਂ ਨੂੰ ਇਸ ਦਫਤਰ ਦੇ ਪਿੱਠ ਅੰਕ ਨੰ: 280729/281055/ਫਿਨ-284 ਮਿਤੀ 7.12.90 ਦੀ ਲਗਾਤਾਰਤਾ ਵਿੱਚ ਸੂਚਨਾ ਅਤੇ ਨੋਟੀਸੀ ਕਾਰਵਾਈ ਲਈ ਭੇਜਿਆ ਜਾਂਦਾ ਹੈ:-

1. ਮੁਖ/ਪ੍ਰਾਵਰ, ਬੀ. ਏ. ਐਮ. ਬੀ. , ਚੰਡੀਗੜ੍ਹ।
2. ਮੁਖ ਇੰਜੀਨੀਅਰ/ਬੀ. ਏ. ਐਮ. ਬੀ. , ਚੰਡੀਗੜ੍ਹ।
3. ਸਾਰੇ ਨਿਗਰਾਨ ਇੰਜੀਨੀਅਰ, ਬੀ. ਏ. ਐਮ. ਬੀ.।
4. ਨਿਗਰਾਨ ਇੰਜੀਨੀਅਰ/ਇਲੈਕਟ੍ਰੀਕਲ ਸੁਰਕਲ, ਪਟਿਆਲਾ।
5. ਰਜਿਸਟਰ ਆਰਡੀ ਅਫਸਰ, ਪੰ:ਰਾ:ਬਿ:ਬੇ: , ਪਟਿਆਲਾ।
6. ਵਿੱਤ ਸਲਾਹਕਾਰ ਅਤੇ ਮੁਖ ਲੇਖਾ ਅਫਸਰ, ਬੀ. ਏ. ਐਮ. ਬੀ.।

7. ਵਿੱਤਸਨਾਹਕਾਰ ਅਤੇ ਮੁੱਖ ਲੇਖਾ ਅਫਸਰ, ਵਿਆਸ ਪ੍ਰੋਜੈਕਟ ਤਲਵਾਰਾ  
ਟਾ.ਉਨਾਮਿਧਾ।
8. ਸਾਰੇ ਬਰਾਬਰ ਅਫਸਰ, ਪੰ:ਰਾ:ਇ:ਏ:, ਪਟਿਆਲਾ।
9. ਸਾਰੇ ਉਪ ਸਕੱਤਰ/ਅਧੀਨ ਸਕੱਤਰ, ਪੰ:ਰਾ:ਇ:ਏ:,।
10. ਓ. ਅਸ. ਡੀ. (ਟੀ) ਟੂ ਚਅਹਮਨ।
11. ਅਸ. ਏ. (ਟੀ) ਟੂ ਮੇਰ (ਹਾਈਡਰਾਬਾਦ), ਮੇਰ (ਡੀ) ਅਤੇ ਮੇਰ (ਕਮਰਸ਼ੀਅਲ)
12. ਅਸ. ਏ. (ਅਕਾਊਂਟਸ) ਟੂ ਮੇਰ/ਵਿੱਤ ਤੋਂ ਲਿਆ।
13. ਅਸ. ਏ. (ਟੀ) ਟੂ ਪ੍ਰਬੰਧਕੀ ਮੇਰ।
14. ਸਹਾਇਕ ਡਾਇਰੈਕਟਰ/ਭਾਸ਼ਾ ਵਿਭਾਗ, ਪੰ:ਰਾ:ਇ:ਏ:, ਪਟਿਆਲਾ।
15. ਉਪ ਸਕੱਤਰ/ਕੋ-ਆਰਡੀਨੇਸ਼ਨ, ਪੰ:ਰਾ:ਇ:ਏ:, ਏ-54, ਗਰਟਰ  
ਕਲਾਸ-1, ਨਿਉ, ਦਿਲੀ-110048
16. ਨਿਜੀ ਸਕੱਤਰ/ਚਅਹਮਨ/ਮੇਰ/ਸਕੱਤਰ।
17. ਤਨਖਾਹ ਸੇਧ, ਕਮਟੀ, ਪੰ:ਰਾ:ਇ:ਏ:, ਪਟਿਆਲਾ।
18. ਡਾ: ਆਰ. ਅਲ ਪਾਨ ਪੁਰਾਨ, ਆਲ ਕੇਡਰਜ਼, ਪੇਨਸਨਰਜ਼  
ਅਮੇਜੀਏਸਨ ਅਲ. ਏ. -83 ਮਹੱਲਾ ਪੂਰੀਆ ਮਾਈ ਹੀਰਾ ਗੇਟ ਅੰਦਰ ਦੇ  
ਅੰਦਰ, ਜਲੰਧਰ ਸ਼ਹਿਰ।

ਨੱਥੀ/ਉਪਰੋਕਤ ਅਨੁਸਾਰ

  
ਸੁਪਰਡੈਂਟ/ਵਿੱਤ  


\*ਗੁਪਤੀ ਦਰ\*

No. 16/66/84-1FP-III/500/

GOVERNMENT OF PUNJAB

DEPARTMENT OF FINANCE

(FINANCE PERSONNEL III BRANCH)

Dated, Chandigarh, the 9th April  
1991.

To

All the Heads of Departments,  
The Commissioners of Divisions,  
Registrar, Punjab & Haryana High Court,  
The District and Sessions Judges,  
The Deputy Commissioners and  
Sub-Divisional Officers (Civil)  
in the State of Punjab.

Subject:- Grant of Dearness Relief to the Pensioners/Family  
Pensioners of the Government of Punjab beyond the  
Consumers Average Price Index 608.

\*\*\*

Sir/Madam,

I am directed to invite a reference to the Punjab  
Government letter No. 16/66/84-1FP-III/9149. dated 22nd October,  
1990 issued by the Department of Finance on the subject noted  
above and to say that the President of India is pleased to decide  
that Dearness Relief shall be paid to the pensioners/family  
pensioners of the Government of Punjab to compensate them for  
the rise in the cost of living beyond Average Consumer Price  
Index Level 608 at the following rates with effect from 1st  
January, 1991 in modification of the rates mentioned in the letter  
referred to above:-

.....  
Pension/Family Pension per month  
permissible with effect from 1st  
January, 1986 at CPI 608  
.....

Rate of Dearness Relief  
per month

i) Not exceeding Rs. 1,750

51 per cent of pension/  
family pension.

ii) Exceeding Rs. 1,750 but not  
exceeding Rs. 3,000.

38 per cent of pension/  
family pension subject to  
a minimum of Rs. 893.

iii) Exceeding Rs. 3,000

33 per cent of pension/  
family pension subject to  
a minimum of Rs. 1,140.

.....  
1.2 Payment of Dearness Relief involving a fraction of a  
rupee shall be rounded off to the next higher rupee.

1.3 Other provisions contained in Finance Department letter No. 16/66/84-1FPIII/8181, dated the 15th July, 1987 governing the grant of Dearness Relief to the pensioners/ family pensioners will remain unchanged.

1.4 A Ready Reckoner showing Dearness Relief payable with effect from 1st January, 1991 onward in terms of these orders is enclosed.

2. The expenditure involved will be debited to the Head, "2071- Pension and other Retirement Benefits."

3. The liability in respect of pre-1st November, 1966 service of the pensioners and their family pensioners shall be divisible amongst the successor States of the erstwhile State of Punjab i.e., Haryana, Himachal Pradesh and Union Territory, Chandigarh, in terms of the 14th Schedule of Punjab Reorganisation Act, 1966.

*82*

*6/7/91*

| Pension/Family<br>Pension | Dearness<br>Relief | Pension/Family<br>Pension | Dearness<br>Relief |
|---------------------------|--------------------|---------------------------|--------------------|
| 1.                        | 2.                 | 1.                        | 2.                 |
| Rs.                       | Rs.                | Rs.                       | Rs.                |
| 375-376                   | 192                | 493-494                   | 252                |
| 377-378                   | 193                | 495-496                   | 253                |
| 379-380                   | 194                | 497-498                   | 254                |
| 381-382                   | 195                | 499-500                   | 255                |
| 383-384                   | 196                | 501                       | 256                |
| 385-386                   | 197                | 502-503                   | 257                |
| 387-388                   | 198                | 504-505                   | 258                |
| 389-390                   | 199                | 506-507                   | 259                |
| 391-392                   | 200                | 508-509                   | 260                |
| 393-394                   | 201                | 510-511                   | 261                |
| 395-396                   | 202                | 512-513                   | 262                |
| 397-398                   | 203                | 514-515                   | 263                |
| 399-400                   | 204                | 516-517                   | 264                |
| 401                       | 205                | 518-519                   | 265                |
| 402-403                   | 206                | 520-521                   | 266                |
| 404-405                   | 207                | 522-523                   | 267                |
| 406-407                   | 208                | 524-525                   | 268                |
| 408-409                   | 209                | 526-527                   | 269                |
| 410-411                   | 210                | 528-529                   | 270                |
| 412-413                   | 211                | 530-531                   | 271                |
| 414-415                   | 212                | 532-533                   | 272                |
| 416-417                   | 213                | 534-535                   | 273                |
| 418-419                   | 214                | 536-537                   | 274                |
| 420-421                   | 215                | 538-539                   | 275                |
| 422-423                   | 216                | 540-541                   | 276                |
| 424-425                   | 217                | 542-543                   | 277                |
| 426-427                   | 218                | 544-545                   | 278                |
| 428-429                   | 219                | 546-547                   | 279                |
| 430-431                   | 220                | 548-549                   | 280                |
| 432-433                   | 221                | 550                       | 281                |
| 434-435                   | 222                | 551-552                   | 282                |
| 436-437                   | 223                | 553-554                   | 283                |
| 438-439                   | 224                | 555-556                   | 284                |
| 440-441                   | 225                | 557-558                   | 285                |
| 442-443                   | 226                | 559-560                   | 286                |
| 444-445                   | 227                | 561-562                   | 287                |
| 446-447                   | 228                | 563-564                   | 288                |
| 448-449                   | 229                | 565-566                   | 289                |
| 450                       | 230                | 567-568                   | 290                |
| 451-452                   | 231                | 569-570                   | 291                |
| 453-454                   | 232                | 571-572                   | 292                |
| 455-456                   | 233                | 573-574                   | 293                |
| 457-458                   | 234                | 575-576                   | 294                |
| 459-460                   | 235                | 577-578                   | 295                |
| 461-462                   | 236                | 579-580                   | 296                |
| 463-464                   | 237                | 581-582                   | 297                |
| 465-466                   | 238                | 583-584                   | 298                |
| 467-468                   | 239                | 585-586                   | 299                |
| 469-470                   | 240                | 587-588                   | 300                |
| 471-472                   | 241                | 589-590                   | 301                |
| 473-474                   | 242                | 591-592                   | 302                |
| 475-476                   | 243                | 593-594                   | 303                |
| 477-478                   | 244                | 595-596                   | 304                |
| 479-480                   | 245                | 597-598                   | 305                |
| 481-482                   | 246                | 599-600                   | 306                |
| 483-484                   | 247                | 601                       | 307                |
| 485-486                   | 248                | 602-603                   | 308                |
| 487-488                   | 249                | 604-605                   | 309                |
| 489-490                   | 250                | 606-607                   | 310                |
| 491-492                   | 251                | 608-609                   | 311                |

| 1.      | 2.  | 1.      | 2.  |
|---------|-----|---------|-----|
| Rs.     | Rs. | Rs.     | Rs. |
| 610-611 | 312 | 732-733 | 374 |
| 612-613 | 313 | 734-735 | 375 |
| 614-615 | 314 | 736-737 | 376 |
| 616-617 | 315 | 738-739 | 377 |
| 618-619 | 316 | 740-741 | 378 |
| 620-621 | 317 | 742-743 | 379 |
| 622-623 | 318 | 744-745 | 380 |
| 624-625 | 319 | 746-747 | 381 |
| 626-627 | 320 | 748-749 | 382 |
| 628-629 | 321 | 750     | 383 |
| 630-631 | 322 | 751-752 | 384 |
| 632-633 | 323 | 753-754 | 385 |
| 634-635 | 324 | 755-756 | 386 |
| 636-637 | 325 | 757-758 | 387 |
| 638-639 | 326 | 759-760 | 388 |
| 640-641 | 327 | 761-762 | 389 |
| 642-643 | 328 | 763-764 | 390 |
| 644-645 | 329 | 765-766 | 391 |
| 646-647 | 330 | 767-768 | 392 |
| 648-649 | 331 | 769-770 | 393 |
| 650     | 332 | 771-772 | 394 |
| 651-652 | 333 | 773-774 | 395 |
| 653-654 | 334 | 775-776 | 396 |
| 655-656 | 335 | 777-778 | 397 |
| 657-658 | 336 | 779-780 | 398 |
| 659-660 | 337 | 781-782 | 399 |
| 661-662 | 338 | 783-784 | 400 |
| 663-664 | 339 | 785-786 | 401 |
| 665-666 | 340 | 787-788 | 402 |
| 667-668 | 341 | 789-790 | 403 |
| 669-670 | 342 | 791-792 | 404 |
| 671-672 | 343 | 793-794 | 405 |
| 673-674 | 344 | 795-796 | 406 |
| 675-676 | 345 | 797-798 | 407 |
| 677-678 | 346 | 799-800 | 408 |
| 679-680 | 347 | 801     | 409 |
| 681-682 | 348 | 802-803 | 410 |
| 683-684 | 349 | 804-805 | 411 |
| 685-686 | 350 | 806-807 | 412 |
| 687-688 | 351 | 808-809 | 413 |
| 689-690 | 352 | 810-811 | 414 |
| 691-692 | 353 | 812-813 | 415 |
| 693-694 | 354 | 814-815 | 416 |
| 695-696 | 355 | 816-817 | 417 |
| 697-698 | 356 | 818-819 | 418 |
| 699-700 | 357 | 820-821 | 419 |
| 701     | 358 | 822-823 | 420 |
| 702-703 | 359 | 824-825 | 421 |
| 704-705 | 360 | 826-827 | 422 |
| 706-707 | 361 | 828-829 | 423 |
| 708-709 | 362 | 830-831 | 424 |
| 710-711 | 363 | 832-833 | 425 |
| 712-713 | 364 | 834-835 | 426 |
| 714-715 | 365 | 836-837 | 427 |
| 716-717 | 366 | 838-839 | 428 |
| 718-719 | 367 | 840-841 | 429 |
| 720-721 | 368 | 842-843 | 430 |
| 722-723 | 369 | 844-845 | 431 |
| 724-725 | 370 | 846-847 | 432 |
| 726-727 | 371 | 848-849 | 433 |
| 728-729 | 372 | 850-    | 434 |
| 730-731 | 373 | 851-852 | 435 |
|         |     | 853-854 | 436 |

| 1.      | 2.  | 1.        | 2.  |
|---------|-----|-----------|-----|
| Rs.     | Rs. | Rs.       | Rs. |
| 855-856 | 437 | 977-978   | 499 |
| 857-858 | 438 | 979-980   | 500 |
| 859-860 | 439 | 981-982   | 501 |
| 861-862 | 440 | 983-984   | 502 |
| 863-864 | 441 | 985-986   | 503 |
| 865-866 | 442 | 987-988   | 504 |
| 867-868 | 443 | 989-990   | 505 |
| 869-870 | 444 | 991-992   | 506 |
| 871-872 | 445 | 993-994   | 507 |
| 873-874 | 446 | 995-996   | 508 |
| 875-876 | 447 | 997-998   | 509 |
| 877-878 | 448 | 999-1000  | 510 |
| 879-880 | 449 | 1001      | 511 |
| 881-882 | 450 | 1002-1003 | 512 |
| 883-884 | 451 | 1004-1005 | 513 |
| 885-886 | 452 | 1006-1007 | 514 |
| 887-888 | 453 | 1008-1009 | 515 |
| 889-890 | 454 | 1010-1011 | 516 |
| 891-892 | 455 | 1012-1013 | 517 |
| 893-894 | 456 | 1014-1015 | 518 |
| 895-896 | 457 | 1016-1017 | 519 |
| 897-898 | 458 | 1018-1019 | 520 |
| 899-900 | 459 | 1020-1021 | 521 |
| 901     | 460 | 1022-1023 | 522 |
| 902-903 | 461 | 1024-1025 | 523 |
| 904-905 | 462 | 1026-1027 | 524 |
| 906-907 | 463 | 1028-1029 | 525 |
| 908-909 | 464 | 1030-1031 | 526 |
| 910-911 | 465 | 1032-1033 | 527 |
| 912-913 | 466 | 1034-1035 | 528 |
| 914-915 | 467 | 1036-1037 | 529 |
| 916-917 | 468 | 1038-1039 | 530 |
| 918-919 | 469 | 1040-1041 | 531 |
| 920-921 | 470 | 1042-1043 | 532 |
| 922-923 | 471 | 1044-1045 | 533 |
| 924-925 | 472 | 1046-1047 | 534 |
| 926-927 | 473 | 1048-1049 | 535 |
| 928-929 | 474 | 1050-     | 536 |
| 930-931 | 475 | 1051-1052 | 537 |
| 932-933 | 476 | 1053-1054 | 538 |
| 934-935 | 477 | 1055-1056 | 539 |
| 936-937 | 478 | 1057-1058 | 540 |
| 938-939 | 479 | 1059-1060 | 541 |
| 940-941 | 480 | 1061-1062 | 542 |
| 942-943 | 481 | 1063-1064 | 543 |
| 944-945 | 482 | 1065-1066 | 544 |
| 946-947 | 483 | 1067-1068 | 545 |
| 948-949 | 484 | 1069-1070 | 546 |
| 950     | 485 | 1071-1072 | 547 |
| 951-952 | 486 | 1073-1074 | 548 |
| 953-954 | 487 | 1075-1076 | 549 |
| 955-956 | 488 | 1077-1078 | 550 |
| 957-958 | 489 | 1079-1080 | 551 |
| 959-960 | 490 | 1081-1082 | 552 |
| 961-962 | 491 | 1083-1084 | 553 |
| 963-964 | 492 | 1085-1086 | 554 |
| 965-966 | 493 | 1087-1088 | 555 |
| 967-968 | 494 | 1089-1090 | 556 |
| 969-970 | 495 | 1091-1092 | 557 |
| 971-972 | 496 | 1093-1094 | 558 |
| 973-974 | 497 | 1095-1096 | 559 |
| 975-976 | 498 | 1097-1098 | 560 |

B.  
1099-1100  
1101  
1102-1103  
1104-1105  
1106-1107  
1108-1109  
1110-1111  
1112-1113  
1114-1115  
1116-1117  
1118-1119  
1120-1121  
1122-1123  
1124-1125  
1126-1127  
1128-1129  
1130-1131  
1132-1133  
1134-1135  
1136-1137  
1138-1139  
1140-1141  
1142-1143  
1144-1145  
1146-1147  
1148-1149  
1150  
1151-1152  
1153-1154  
1155-1156  
1157-1158  
1159-1160  
1161-1162  
1163-1164  
1165-1165  
1167-1163  
1169-1170  
1171-1172  
1173-1174  
1175-1176  
1177-1178  
1179-1180  
1181-1182  
1183-1184  
1185-1186  
1187-1188  
1189-1190  
1191-1192  
1193-1194  
1195-1196  
1197-1198  
1199-1200  
1201  
1202-1203  
1204-1205  
1206-1207  
1208-1209  
1210-1211  
1212-1213  
1214-1215  
1216-1217  
1218-1219  
1220-1221  
1222-1223  
1224-1225

B.  
561  
562  
563  
564  
565  
566  
567  
568  
569  
570  
571  
572  
573  
574  
575  
576  
577  
578  
579  
580  
581  
582  
583  
584  
585  
586  
587  
588  
589  
590  
591  
592  
593  
594  
595  
596  
597  
598  
599  
600  
601  
602  
603  
604  
605  
606  
607  
608  
609  
610  
611  
612  
613  
614  
615  
616  
617  
618  
619  
620  
621  
622  
623  
624  
625

B.  
1226-1227  
1228-1229  
1230-1231  
1232-1233  
1234-1235  
1236-1237  
1238-1239  
1240-1241  
1242-1243  
1244-1245  
1246-1247  
1248-1249  
1250  
1251-1252  
1253-1254  
1255-1256  
1257-1258  
1259-1260  
1261-1262  
1263-1264  
1265-1266  
1267-1268  
1269-1270  
1271-1272  
1273-1274  
1275-1276  
1277-1278  
1279-1280  
1281-1282  
1283-1284  
1285-1286  
1287-1288  
1289-1290  
1291-1292  
1293-1294  
1295-1296  
1297-1298  
1299-1300  
1301  
1302-1303  
1304-1305  
1306-1307  
1308-1309  
1310-1311  
1312-1313  
1314-1315  
1316-1317  
1318-1319  
1320-1321  
1322-1323  
1324-1325  
1326-1327  
1328-1329  
1330-1331  
1332-1333  
1334-1335  
1336-1337  
1338-1339  
1340-1341  
1342-1343  
1344-1345  
1346-1347  
1348-1349  
1350  
1351-1352

B.  
626  
627  
628  
629  
630  
631  
632  
633  
634  
635  
636  
637  
638  
639  
640  
641  
642  
643  
644  
645  
646  
647  
648  
649  
650  
651  
652  
653  
654  
655  
656  
657  
658  
659  
660  
661  
662  
663  
664  
665  
666  
667  
668  
669  
670  
671  
672  
673  
674  
675  
676  
677  
678  
679  
680  
681  
682  
683  
684  
685  
686  
687  
688  
689  
690



| 1.        | 2.  | 1.        | 2.  |
|-----------|-----|-----------|-----|
| Rs.       | Rs. | Rs.       | Rs. |
| 1353-1354 | 691 | 1471-1472 | 751 |
| 1355-1356 | 692 | 1473-1474 | 752 |
| 1357-1358 | 693 | 1475-1476 | 753 |
| 1359-1360 | 694 | 1477-1478 | 754 |
| 1361-1362 | 695 | 1479-1480 | 755 |
| 1363-1364 | 696 | 1481-1482 | 756 |
| 1365-1366 | 697 | 1483-1484 | 757 |
| 1367-1368 | 698 | 1485-1486 | 758 |
| 1369-1370 | 699 | 1487-1488 | 759 |
| 1371-1372 | 700 | 1489-1490 | 760 |
| 1373-1374 | 701 | 1491-1492 | 761 |
| 1375-1376 | 702 | 1493-1494 | 762 |
| 1377-1378 | 703 | 1495-1496 | 763 |
| 1379-1380 | 704 | 1497-1498 | 764 |
| 1381-1382 | 705 | 1499-1500 | 765 |
| 1383-1384 | 706 | 1501      | 766 |
| 1385-1386 | 707 | 1502-1503 | 767 |
| 1387-1388 | 708 | 1504-1505 | 768 |
| 1389-1390 | 709 | 1506-1507 | 769 |
| 1391-1392 | 710 | 1508-1509 | 770 |
| 1393-1394 | 711 | 1510-1511 | 771 |
| 1395-1396 | 712 | 1512-1513 | 772 |
| 1397-1398 | 713 | 1514-1515 | 773 |
| 1399-1400 | 714 | 1516-1517 | 774 |
| 1401      | 715 | 1518-1519 | 775 |
| 1402-1403 | 716 | 1520-1521 | 776 |
| 1404-1405 | 717 | 1522-1523 | 777 |
| 1406-1407 | 718 | 1524-1525 | 778 |
| 1408-1409 | 719 | 1526-1527 | 779 |
| 1410-1411 | 720 | 1528-1529 | 780 |
| 1412-1413 | 721 | 1530-1531 | 781 |
| 1414-1415 | 722 | 1532-1533 | 782 |
| 1416-1417 | 723 | 1534-1535 | 783 |
| 1418-1419 | 724 | 1536-1537 | 784 |
| 1420-1421 | 725 | 1538-1539 | 785 |
| 1422-1423 | 726 | 1540-1541 | 786 |
| 1424-1425 | 727 | 1542-1543 | 787 |
| 1426-1427 | 728 | 1544-1545 | 788 |
| 1428-1429 | 729 | 1546-1547 | 789 |
| 1430-1431 | 730 | 1548-1549 | 790 |
| 1432-1433 | 731 | 1550      | 791 |
| 1434-1435 | 732 | 1551-1552 | 792 |
| 1436-1437 | 733 | 1553-1554 | 793 |
| 1438-1439 | 734 | 1555-1556 | 794 |
| 1440-1441 | 735 | 1557-1558 | 795 |
| 1442-1443 | 736 | 1559-1560 | 796 |
| 1444-1445 | 737 | 1561-1562 | 797 |
| 1446-1447 | 738 | 1563-1564 | 798 |
| 1448-1449 | 739 | 1565-1566 | 799 |
| 1450-     | 740 | 1567-1568 | 800 |
| 1451-1452 | 741 | 1569-1570 | 801 |
| 1453-1454 | 742 | 1571-1572 | 802 |
| 1455-1456 | 743 | 1573-1574 | 803 |
| 1457-1458 | 744 | 1575-1576 | 804 |
| 1459-1460 | 745 | 1577-1578 | 805 |
| 1461-1462 | 746 | 1579-1580 | 806 |
| 1463-1464 | 747 | 1581-1582 | 807 |
| 1465-1466 | 748 | 1583-1584 | 808 |
| 1467-1468 | 749 | 1585-1586 | 809 |
| 1469-1470 | 750 | 1587-1588 | 810 |

6/5/81

Contd. P/3.

| 1.        | 2.  | 1.        | 2.  |
|-----------|-----|-----------|-----|
| Rs.       | Rs. | Rs.       | Rs. |
| 1589-1590 | 811 | 1708-1709 | 872 |
| 1591-1592 | 812 | 1710-1711 | 873 |
| 1593-1594 | 813 | 1712-1713 | 874 |
| 1595-1596 | 814 | 1714-1715 | 875 |
| 1597-1598 | 815 | 1716-1717 | 876 |
| 1599-1600 | 816 | 1718-1719 | 877 |
| 1601      | 817 | 1720-1721 | 878 |
| 1602-1603 | 818 | 1722-1723 | 879 |
| 1604-1605 | 819 | 1724-1725 | 880 |
| 1606-1607 | 820 | 1726-1727 | 881 |
| 1608-1609 | 821 | 1728-1729 | 882 |
| 1610-1611 | 822 | 1730-1731 | 883 |
| 1612-1613 | 823 | 1732-1733 | 884 |
| 1614-1615 | 824 | 1734-1735 | 885 |
| 1616-1617 | 825 | 1736-1737 | 886 |
| 1618-1619 | 826 | 1738-1739 | 887 |
| 1620-1621 | 827 | 1740-1741 | 888 |
| 1622-1623 | 828 | 1742-1743 | 889 |
| 1624-1625 | 829 | 1744-1745 | 890 |
| 1626-1627 | 830 | 1746-1747 | 891 |
| 1628-1629 | 831 | 1748-1749 | 892 |
| 1630-1631 | 832 | 1750-2350 | 893 |
| 1632-1633 | 833 | 2351-2352 | 894 |
| 1634-1635 | 834 | 2353-2355 | 895 |
| 1636-1637 | 835 | 2356-2357 | 896 |
| 1638-1639 | 836 | 2358-2360 | 897 |
| 1640-1641 | 837 | 2361-2363 | 898 |
| 1642-1643 | 838 | 2364-2365 | 899 |
| 1644-1645 | 839 | 2366-2368 | 900 |
| 1646-1647 | 840 | 2369-2371 | 901 |
| 1648-1649 | 841 | 2372-2373 | 902 |
| 1650      | 842 | 2374-2376 | 903 |
| 1651-1652 | 843 | 2377-2378 | 904 |
| 1653-1654 | 844 | 2379-2381 | 905 |
| 1655-1656 | 845 | 2382-2384 | 906 |
| 1657-1658 | 846 | 2385-2386 | 907 |
| 1659-1660 | 847 | 2387-2389 | 908 |
| 1661-1662 | 848 | 2390-2392 | 909 |
| 1663-1664 | 849 | 2393-2394 | 910 |
| 1665-1666 | 850 | 2395-2397 | 911 |
| 1667-1668 | 851 | 2398-2400 | 912 |
| 1669-1670 | 852 | 2401-2402 | 913 |
| 1671-1672 | 853 | 2403-2405 | 914 |
| 1673-1674 | 854 | 2406-2407 | 915 |
| 1675-1676 | 855 | 2408-2410 | 916 |
| 1677-1678 | 856 | 2411-2413 | 917 |
| 1679-1680 | 857 | 2414-2415 | 918 |
| 1681-1682 | 858 | 2416-2418 | 919 |
| 1683-1684 | 859 | 2419-2421 | 920 |
| 1685-1686 | 860 | 2422-2423 | 921 |
| 1687-1688 | 861 | 2424-2426 | 922 |
| 1689-1690 | 862 | 2427-2428 | 923 |
| 1691-1692 | 863 | 2429-2431 | 924 |
| 1693-1694 | 864 | 2432-2434 | 925 |
| 1695-1696 | 865 | 2435-2436 | 926 |
| 1697-1698 | 866 | 2437-2439 | 927 |
| 1699-1700 | 867 | 2440-2442 | 928 |
| 1701      | 868 | 2443-2444 | 929 |
| 1702-1703 | 869 | 2445-2447 | 930 |
| 1704-1705 | 870 | 2448-2450 | 931 |
| 1706-1707 | 871 | 2451-2452 | 932 |

| 1.        | 2.  | 1.        | 2.   |
|-----------|-----|-----------|------|
| Rs.       | Rs. | Rs.       | Rs.  |
| 2453-2455 | 933 | 2606-2607 | 991  |
| 2456-2457 | 934 | 2608-2610 | 992  |
| 2458-2460 | 935 | 2611-2613 | 993  |
| 2461-2463 | 936 | 2614-2615 | 994  |
| 2464-2465 | 937 | 2616-2618 | 995  |
| 2466-2468 | 938 | 2619-2621 | 996  |
| 2469-2471 | 939 | 2622-2623 | 997  |
| 2472-2473 | 940 | 2624-2626 | 998  |
| 2474-2476 | 941 | 2627-2628 | 999  |
| 2477-2478 | 942 | 2629-2631 | 1000 |
| 2479-2481 | 943 | 2632-2634 | 1001 |
| 2482-2484 | 944 | 2635-2636 | 1002 |
| 2485-2486 | 945 | 2637-2639 | 1003 |
| 2487-2489 | 946 | 2640-2642 | 1004 |
| 2490-2492 | 947 | 2643-2644 | 1005 |
| 2493-2494 | 948 | 2645-2647 | 1006 |
| 2495-2497 | 949 | 2648-2650 | 1007 |
| 2498-2500 | 950 | 2651-2652 | 1008 |
| 2501-2502 | 951 | 2653-2655 | 1009 |
| 2503-2505 | 952 | 2656-2657 | 1010 |
| 2506-2507 | 953 | 2658-2660 | 1011 |
| 2508-2510 | 954 | 2661-2663 | 1012 |
| 2511-2513 | 955 | 2664-2665 | 1013 |
| 2514-2515 | 956 | 2666-2668 | 1014 |
| 2516-2518 | 957 | 2669-2671 | 1015 |
| 2519-2521 | 958 | 2672-2673 | 1016 |
| 2522-2523 | 959 | 2674-2676 | 1017 |
| 2524-2526 | 960 | 2677-2678 | 1018 |
| 2527-2528 | 961 | 2679-2681 | 1019 |
| 2529-2531 | 962 | 2682-2684 | 1020 |
| 2532-2534 | 963 | 2685-2686 | 1021 |
| 2535-2536 | 964 | 2687-2689 | 1022 |
| 2537-2539 | 965 | 2690-2692 | 1023 |
| 2540-2542 | 966 | 2693-2694 | 1024 |
| 2543-2544 | 967 | 2695-2697 | 1025 |
| 2545-2547 | 968 | 2698-2700 | 1026 |
| 2548-2550 | 969 | 2701-2702 | 1027 |
| 2551-2552 | 970 | 2703-2705 | 1028 |
| 2553-2555 | 971 | 2706-2707 | 1029 |
| 2556-2557 | 972 | 2708-2710 | 1030 |
| 2558-2560 | 973 | 2711-2713 | 1031 |
| 2561-2563 | 974 | 2714-2715 | 1032 |
| 2564-2565 | 975 | 2716-2718 | 1033 |
| 2566-2567 | 976 | 2719-2721 | 1034 |
| 2568-2571 | 977 | 2722-2723 | 1035 |
| 2572-2573 | 978 | 2724-2726 | 1036 |
| 2574-2576 | 979 | 2727-2728 | 1037 |
| 2577-2578 | 980 | 2729-2731 | 1038 |
| 2579-2581 | 981 | 2732-2734 | 1039 |
| 2582-2584 | 982 | 2735-2736 | 1040 |
| 2585-2586 | 983 | 2737-2739 | 1041 |
| 2587-2589 | 984 | 2740-2742 | 1042 |
| 2590-2592 | 985 | 2743-2744 | 1043 |
| 2593-2594 | 986 | 2745-2747 | 1044 |
| 2595-2597 | 987 | 2748-2750 | 1045 |
| 2598-2600 | 988 | 2751-2752 | 1046 |
| 2601-2602 | 989 | 2753-2755 | 1047 |
| 2603-2605 | 990 | 2756-2757 | 1048 |

| Rs.       | Rs.  | Rs.       | Rs.  |
|-----------|------|-----------|------|
| 2753-2760 | 1049 | 2901-2901 | 1103 |
| 2761-2763 | 1050 | 2903-2905 | 1104 |
| 2764-2765 | 1051 | 2906-2907 | 1105 |
| 2766-2768 | 1052 | 2908-2910 | 1106 |
| 2769-2771 | 1053 | 2911-2913 | 1107 |
| 2772-2773 | 1054 | 2914-2915 | 1108 |
| 2774-2776 | 1055 | 2916-2918 | 1109 |
| 2777-2778 | 1056 | 2919-2921 | 1110 |
| 2779-2781 | 1057 | 2922-2923 | 1111 |
| 2782-1784 | 1058 | 2924-2926 | 1112 |
| 2785-2786 | 1059 | 2927-2928 | 1113 |
| 2787-2789 | 1060 | 2929-2931 | 1114 |
| 2790-2792 | 1061 | 2932-2934 | 1115 |
| 2793-2794 | 1062 | 2935-2936 | 1116 |
| 2795-2797 | 1063 | 2937-2939 | 1117 |
| 2798-2800 | 1064 | 2940-2942 | 1118 |
| 2801-2802 | 1065 | 2943-2944 | 1119 |
| 2803-2805 | 1066 | 2945-2947 | 1120 |
| 2806-2807 | 1067 | 2948-2950 | 1121 |
| 2808-2810 | 1068 | 2951-2952 | 1122 |
| 2811-2813 | 1069 | 2953-2955 | 1123 |
| 2814-2815 | 1070 | 2956-2957 | 1124 |
| 2816-2818 | 1071 | 2958-2960 | 1125 |
| 2819-2821 | 107  | 2961-2963 | 1126 |
| 2822-2823 | 1073 | 2964-2965 | 1127 |
| 2824-2826 | 1074 | 2966-2968 | 1128 |
| 2827-2828 | 1075 | 2969-2971 | 1129 |
| 2829-2831 | 1076 | 2972-2973 | 1130 |
| 2832-2834 | 1077 | 2974-2976 | 1131 |
| 2835-2836 | 1078 | 2977-2978 | 1132 |
| 2837-2839 | 1079 | 2979-2981 | 1133 |
| 2840-2842 | 1080 | 2982-2984 | 1134 |
| 2843-2844 | 1081 | 2985-2986 | 1135 |
| 2845-2847 | 1082 | 2987-2989 | 1136 |
| 2848-2850 | 1083 | 2990-2992 | 1137 |
| 2851-2852 | 1084 | 2993-2994 | 1138 |
| 2853-2855 | 1085 | 2995-2996 | 1139 |
| 2856-2857 | 1086 | 2998-3454 | 1140 |
| 2858-2860 | 1087 | 3455-3457 | 1141 |
| 2861-2863 | 1088 | 3458-3460 | 1142 |
| 2864-2865 | 1089 | 3461-3463 | 1143 |
| 2866-2868 | 1090 | 3464-3466 | 1144 |
| 2869-2871 | 1091 | 3467-3469 | 1145 |
| 2872-2873 | 1092 | 3470-3472 | 1146 |
| 2874-2876 | 1093 | 3473-3475 | 1147 |
| 2877-2878 | 1094 | 3476-3478 | 1148 |
| 2879-2881 | 1095 | 3479-3481 | 1149 |
| 2882-2884 | 1096 | 3482-3484 | 1150 |
| 2885-2886 | 1097 | 3485-3487 | 1151 |
| 2887-2889 | 1098 | 3488-3490 | 1152 |
| 2890-2892 | 1099 | 3491-3493 | 1153 |
| 2893-2894 | 1100 | 3494-3496 | 1154 |
| 2895-2897 | 1101 | 3497-3500 | 1155 |
| 2898-2900 | 1102 | 3501-3503 | 1156 |
|           |      | 3504-3506 | 1157 |

2.

1.

2.

Rs.

Rs.

Rs.

Rs.

|           |      |           |      |
|-----------|------|-----------|------|
| 3507-3509 | 1158 | 3691-3693 | 1219 |
| 3510-3512 | 1159 | 3694-3696 | 1220 |
| 3513-3515 | 1160 | 3697-3700 | 1221 |
| 3516-3518 | 1161 | 3701-3703 | 1222 |
| 3519-3521 | 1162 | 3704-3706 | 1223 |
| 3522-3524 | 1163 | 3707-3709 | 1224 |
| 3525-3527 | 1164 | 3710-3712 | 1225 |
| 3528-3530 | 1165 | 3713-3715 | 1226 |
| 3531-3533 | 1166 | 3716-3718 | 1227 |
| 3534-3536 | 1167 | 3719-3721 | 1228 |
| 3537-3539 | 1168 | 3722-3724 | 1229 |
| 3540-3542 | 1169 | 3725-3727 | 1230 |
| 3543-3545 | 1170 | 3728-3730 | 1231 |
| 3546-3548 | 1171 | 3731-3733 | 1232 |
| 3549-3551 | 1172 | 3734-3736 | 1233 |
| 3552-3554 | 1173 | 3737-3739 | 1234 |
| 3555-3557 | 1174 | 3740-3742 | 1235 |
| 3558-3560 | 1175 | 3743-3745 | 1236 |
| 3561-3563 | 1176 | 3746-3748 | 1237 |
| 3564-3566 | 1177 | 3749-3751 | 1238 |
| 3567-3569 | 1178 | 3752-3754 | 1239 |
| 3570-3572 | 1179 | 3755-3757 | 1240 |
| 3573-3575 | 1180 | 3758-3760 | 1241 |
| 3576-3578 | 1181 | 3761-3763 | 1242 |
| 3579-3581 | 1182 | 3764-3766 | 1243 |
| 3582-3584 | 1183 | 3767-3769 | 1244 |
| 3585-3587 | 1184 | 3770-3772 | 1245 |
| 3588-3590 | 1185 | 3773-3775 | 1246 |
| 3591-3593 | 1186 | 3776-3778 | 1247 |
| 3594-3596 | 1187 | 3779-3781 | 1248 |
| 3597-3600 | 1188 | 3782-3784 | 1249 |
| 3601-3603 | 1189 | 3785-3787 | 1250 |
| 3604-3606 | 1190 | 3788-3790 | 1251 |
| 3607-3609 | 1191 | 3791-3793 | 1252 |
| 3610-3612 | 1192 | 3794-3796 | 1253 |
| 3613-3615 | 1193 | 3797-3800 | 1254 |
| 3616-3618 | 1194 | 3801-3803 | 1255 |
| 3619-3621 | 1195 | 3804-3806 | 1256 |
| 3622-3624 | 1196 | 3807-3809 | 1257 |
| 3625-3627 | 1197 | 3810-3812 | 1258 |
| 3628-3630 | 1198 | 3813-3815 | 1259 |
| 3631-3633 | 1199 | 3816-3818 | 1260 |
| 3634-3636 | 1200 | 3819-3821 | 1261 |
| 3637-3639 | 1201 | 3822-3824 | 1262 |
| 3640-3642 | 1202 | 3825-3827 | 1263 |
| 3643-3645 | 1203 | 3828-3830 | 1264 |
| 3646-3648 | 1204 | 3831-3833 | 1265 |
| 3649-3651 | 1205 | 3834-3836 | 1266 |
| 3652-3654 | 1206 | 3837-3839 | 1267 |
| 3655-3657 | 1207 | 3840-3842 | 1268 |
| 3658-3660 | 1208 | 3843-3845 | 1269 |
| 3661-3663 | 1209 | 3846-3848 | 1270 |
| 3664-3666 | 1210 | 3849-3851 | 1271 |
| 3667-3669 | 1211 | 3852-3854 | 1272 |
| 3670-3672 | 1212 | 3855-3857 | 1273 |
| 3673-3675 | 1213 | 3858-3860 | 1274 |
| 3676-3678 | 1214 | 3861-3863 | 1275 |
| 3679-3681 | 1215 | 3864-3866 | 1276 |
| 3682-3684 | 1216 | 3867-3869 | 1277 |
| 3685-3687 | 1217 | 3870-3872 | 1278 |
| 3688-3690 | 1218 | 3873-3875 | 1279 |
|           | 1219 | 3876-3878 | 1280 |

21001

Contd. p. 10

1.

2.

1.

2.

Rs.

Rs.

Rs.

Rs.

3879-3881  
3882-3884  
3885-3887  
3888-3890  
3891-3893  
3894-3896  
3897-3900  
3901-3903  
3904-3906  
3907-3909  
3910-3912  
3913-3915  
3916-3918  
3919-3921  
3922-3924  
3925-3927  
3928-3930  
3931-3933  
3934-3936  
3937-3939  
3940-3942  
3943-3945  
3946-3948  
3949-3951  
3952-3954  
3955-3957  
3958-3960  
3961-3963  
3964-3966  
3967-3969  
3970-3972  
3973-3975  
3976-3978  
3979-3981  
3982-3984  
3985-3987  
3988-3990  
3991-3993  
3994-3996  
3997-4000  
4500

1231  
1282  
1283  
1284  
1285  
1286  
1287  
1288  
1289  
1290  
1291  
1292  
1293  
1294  
1295  
1296  
1297  
1298  
1299  
1300  
1301  
1302  
1303  
1304  
1305  
1306  
1307  
1308  
1309  
1310  
1311  
1312  
1313  
1314  
1315  
1316  
1317  
1318  
1319  
1320  
1435



\*\*\* 125  
6/22/51

ਪੰਜਾਬ ਰਾਜ ਇਜਲੀ ਫੋਰਡ

ਦਫਤਰ ਸਕੱਤਰ  
(ਵਿੱਤ ਭਾਗ)

ਮਿਤੀ: 10.5.91

1. ਪੰਜਾਬ ਰਾਜ ਇਜਲੀ ਫੋਰਡ
2. ਪੰਜਾਬ ਰਾਜ ਇਜਲੀ ਫੋਰਡ
3. ਪੰਜਾਬ ਰਾਜ ਇਜਲੀ ਫੋਰਡ
4. ਪੰਜਾਬ ਰਾਜ ਇਜਲੀ ਫੋਰਡ
5. ਪੰਜਾਬ ਰਾਜ ਇਜਲੀ ਫੋਰਡ
6. ਪੰਜਾਬ ਰਾਜ ਇਜਲੀ ਫੋਰਡ
7. ਪੰਜਾਬ ਰਾਜ ਇਜਲੀ ਫੋਰਡ
8. ਪੰਜਾਬ ਰਾਜ ਇਜਲੀ ਫੋਰਡ
9. ਪੰਜਾਬ ਰਾਜ ਇਜਲੀ ਫੋਰਡ
10. ਪੰਜਾਬ ਰਾਜ ਇਜਲੀ ਫੋਰਡ
11. ਪੰਜਾਬ ਰਾਜ ਇਜਲੀ ਫੋਰਡ
12. ਪੰਜਾਬ ਰਾਜ ਇਜਲੀ ਫੋਰਡ
13. ਪੰਜਾਬ ਰਾਜ ਇਜਲੀ ਫੋਰਡ
14. ਪੰਜਾਬ ਰਾਜ ਇਜਲੀ ਫੋਰਡ
15. ਪੰਜਾਬ ਰਾਜ ਇਜਲੀ ਫੋਰਡ
16. ਪੰਜਾਬ ਰਾਜ ਇਜਲੀ ਫੋਰਡ
17. ਪੰਜਾਬ ਰਾਜ ਇਜਲੀ ਫੋਰਡ
18. ਪੰਜਾਬ ਰਾਜ ਇਜਲੀ ਫੋਰਡ
19. ਪੰਜਾਬ ਰਾਜ ਇਜਲੀ ਫੋਰਡ
20. ਪੰਜਾਬ ਰਾਜ ਇਜਲੀ ਫੋਰਡ
21. ਪੰਜਾਬ ਰਾਜ ਇਜਲੀ ਫੋਰਡ

ਮਾਮਲੇ ਨੰ: 96314/97009 /ਜੀਈਐਮ-499/16/ਵਾ:2

ਮਿਤੀ: 10.5.91

ਵਿਸ਼ਾ:

ਪ੍ਰਸਤੁਤ ਛੁੱਟੀ ਦੌਰਾਨ ਮਕਾਨ ਕਿਰਾਇਆ ਭੱਤਾ

1. ਏਰਡ ਦੇ ਦਫਤਰੀ ਦੁਕਮ ਨੰ:137/ਵਿੱਤ/ਪੀਐਸਸੀ-1988 ਮਿਤੀ 5.1.89 ਦੇ ਸਬ ਪੰਨਾ(5) ਹਾਗੇ ਪ੍ਰਸਤੁਤ ਛੁੱਟੀ ਦਾ ਸਮਾਂ 90 ਦਿਨਾਂ ਤੇ ਵੱਧਾ ਕੇ 180 ਦਿਨ ਕਰ ਦਿੱਤਾ ਗਿਆ ਹੈ। ਇਹ ਪ੍ਰਸਤੁਤ ਛੁੱਟੀ ਇਨ੍ਹਾਂ ਮੈਡੀਕਲ ਸਰਟੀਫੀਕੇਟ ਦੇ ਖਿੱਤੇ ਸਕਦੀ ਹੈ। ਛੁੱਟੀ ਦੌਰਾਨ ਮਕਾਨ ਕਿਰਾਇਆ ਭੱਤਾ ਪੰਜਾਬ ਰਾਜ ਇਜਲੀ ਏਰਡ ਦੀ ਹੈ। ਜਿਲਦ-1 ਭਾਗ-1 ਦੇ ਰੈਗੂਲੇਸ਼ਨ 5.2 ਨੂੰ ਰੈਗੂਲੇਸ਼ਨ 5.4 ਨਾਲ ਪੜ੍ਹਦੇ ਸਮੇਂ ਮਿਲਦਾ ਹੈ, ਜਿਥੇ ਇਹ ਸਪੱਸ਼ਟ ਕੀਤਾ ਹੋਇਆ ਹੈ ਕਿ ਇਕੋ ਵੇਲੇ ਦੋ ਛੁੱਟੀ 120 ਦਿਨਾਂ ਤੇ ਵੱਧ ਨਹੀਂ ਹੋਣੀ ਚਾਹੀਦੀ।

2. ਇਸ ਕੇਸ ਨੂੰ ਪੂਰਨ ਰੂਪ ਵਿਚ ਘੋਖਿਆ ਗਿਆ ਤੇ ਏਰਡ ਨੇ ਇਹ ਫੈਸਲਾ ਕੀਤਾ ਹੈ ਕਿ ਸਪੈਂਡ ਕਰਮਚਾਰੀ ਨੂੰ ਮੰਨਜ਼ੂਰ ਸ਼ੁਦਾ ਪ੍ਰਸਤੁਤ ਛੁੱਟੀ ਦੌਰਾਨ 180 ਦਿਨਾਂ ਤੱਕ ਦਾ ਮਕਾਨ ਕਿਰਾਇਆ ਭੱਤਾ ਅਦਾ ਕੀਤਾ ਜਾਵੇ।

(ਸਕੱਤਰ)

ਰੂਪ ਸਕੱਤਰ/ਵਿੱਤ 7/5/91

77010/97345

/ਜੀਈਐਮ-499/16/ਵਾ:2

ਮਿਤੀ: 10.5.91.

ਪ੍ਰਸਤੁਤ ਦਾ ਉਤਾਰਾ ਹੇਠ ਨਿੱਖੇ ਦਫਤਰਾਂ ਨੂੰ ਦੂਰਨਾ ਅਤੇ ਲੋਕੀਓ ਸਿਧਾ ਜਾਂਦਾ ਹੈ:-

ਪੀ.ਟੀ.ਐਮ.ਪੀ., ਚੰਡੀਗੜ੍ਹ।

-ਪੰਨਾ ਦਫਤਰ-

ਸਪਨ ਡੇਟ/ਵਿੰਤ



**ਮਿਸ਼ਨ ਰਾਜ ਪਿਸ਼ਨੀ ਦੇਵਰ**

ਦਰਤਰ ਸਕੱਤਰ  
(ਵਿਤ ਭਾਰ)

ਵਿਤ ਰਸੀ ਪੱਤਰ  
ਨੰ: 37/1991

ਵਿਤ

1. ਮਾਮਲਾ ਨੰ: 49515/50955/1988/ਪੀ.ਆਰ.ਸੀ.-1988
2. ਮਾਮਲਾ ਨੰ: 13.3.91
3. ਵਿਤ ਰਸੀ ਪੱਤਰ ਨੰ: 37/1991
4. ਮਾਮਲਾ ਨੰ: 750/1350 ਅਤੇ 950/1800 ਦੇ
5. ਮਾਮਲਾ ਨੰ: 770/-3 ਅਤੇ 1000/-3 ਦੇ
6. ਮਾਮਲਾ ਨੰ: 770/-3 ਅਤੇ 1000/-3 ਦੇ
7. ਮਾਮਲਾ ਨੰ: 770/-3 ਅਤੇ 1000/-3 ਦੇ
8. ਮਾਮਲਾ ਨੰ: 770/-3 ਅਤੇ 1000/-3 ਦੇ
9. ਮਾਮਲਾ ਨੰ: 770/-3 ਅਤੇ 1000/-3 ਦੇ
10. ਮਾਮਲਾ ਨੰ: 770/-3 ਅਤੇ 1000/-3 ਦੇ
11. ਮਾਮਲਾ ਨੰ: 770/-3 ਅਤੇ 1000/-3 ਦੇ
12. ਮਾਮਲਾ ਨੰ: 770/-3 ਅਤੇ 1000/-3 ਦੇ
13. ਮਾਮਲਾ ਨੰ: 770/-3 ਅਤੇ 1000/-3 ਦੇ
14. ਮਾਮਲਾ ਨੰ: 770/-3 ਅਤੇ 1000/-3 ਦੇ
15. ਮਾਮਲਾ ਨੰ: 770/-3 ਅਤੇ 1000/-3 ਦੇ
16. ਮਾਮਲਾ ਨੰ: 770/-3 ਅਤੇ 1000/-3 ਦੇ
17. ਮਾਮਲਾ ਨੰ: 770/-3 ਅਤੇ 1000/-3 ਦੇ
18. ਮਾਮਲਾ ਨੰ: 770/-3 ਅਤੇ 1000/-3 ਦੇ
19. ਮਾਮਲਾ ਨੰ: 770/-3 ਅਤੇ 1000/-3 ਦੇ
20. ਮਾਮਲਾ ਨੰ: 770/-3 ਅਤੇ 1000/-3 ਦੇ
21. ਮਾਮਲਾ ਨੰ: 770/-3 ਅਤੇ 1000/-3 ਦੇ
22. ਮਾਮਲਾ ਨੰ: 770/-3 ਅਤੇ 1000/-3 ਦੇ
23. ਮਾਮਲਾ ਨੰ: 770/-3 ਅਤੇ 1000/-3 ਦੇ

ਮੀਮੇ ਨੰ: 100944/101639 /1988/ਪੀ.ਆਰ.ਸੀ.-1988/14/1  
ਮਿਤੀ: 17.5.91

ਵਿਨਾ: ਦਰਤਰ ਰਾਮਿਸ਼ਾ ਨੂੰ 770/-3 ਮੁਕਾਮ ਅੰਤ ਦੇ ਸੰਗੀ  
ਲਿਖਤੀ ਹੋਵੇ।

\*\*\*

**ਸੂਚਨਾ:** ਵਿਤ ਦਰਤਰ ਦਾ ਮੀਮੇ ਨੰ: 49515/50955/1988/ਪੀ.ਆਰ.ਸੀ.-1988 ਮਿਤੀ 13.3.91 ਨੂੰ ਦਰਤਰ ਦੇ ਦਰਤਰਾਂ ਵਲੋਂ ਇਹ ਸਪਰੀਡਿਟ ਮੀਮੇ ਵਿੱਚ ਹੈ ਕਿ ਜਿਹੜੇ ਦਰਤਰਾਂ ਰਾਮਿਸ਼ਾ ਨੂੰ ਪਹਿਲਾਂ ਹੀ 750/1350 ਅਤੇ 950/1800 ਦੇ ਸਕੇਲ ਵਿੱਚ ਰਾਮਿਸ਼ਾ ਨੂੰ ਮਿਲੇ ਅਤੇ 770/-3 ਅਤੇ 1000/-3 ਦੇ ਅਦਾਇਗੀ ਕੀਤੀ ਜਾ ਰਹੀ ਹੈ ਪਰ ਅਦਾਇਗੀ ਜਾਰੀ ਹੋਈ ਹੈ ਜਾਂ ਇਨ੍ਹਾਂ ਵਰਤਮਾਨ ਰਾਮਿਸ਼ਾ ਦੀ ਤਨਖਾਹ ਮੁੜ ਪਿਨ੍ਹਾਂ ਮੁਕੇ ਅੰਤ ਦੇ ਨਿਰਧਾਰਤ ਕਰਨੀ ਹੈ।

2. ਇਸ ਸੰਬੰਧ ਵਿੱਚ ਇਸ ਦਰਤਰ ਵਲੋਂ ਦਰਤਰੀ ਮੀਮੇ ਨੰ: 49515/50955/1988/ਪੀ.ਆਰ.ਸੀ.-1988 ਮਿਤੀ 13.3.91 ਰਾਹੀਂ ਜਾਰੀ ਹੋਈਆਂ ਪਹਿਲਾਂ ਹੀ ਸਵਿ-ਸਪਰੀਡਿਟ ਲਈ ਇਨ੍ਹਾਂ ਹਦਾਇਤਾਂ ਅਨੁਸਾਰ ਵਰਤਮਾਨ ਰਾਮਿਸ਼ਾ ਨੂੰ ਸਕੇਲ ਦੇ ਨਾਲ ਮਿਲਾ ਅਤੇ 770/-3 ਅਤੇ 1000/-3 ਦੇ ਦਰਤਰਾਂ ਦੇ ਵਿੱਚ ਨੇ ਕੋਈ ਵੇਰਵਾ ਨਹੀਂ ਦਿੱਤਾ। ਇਸ ਲਈ ਵਰਤਮਾਨ ਰਾਮਿਸ਼ਾ ਨੂੰ ਮੁਕਾਮ ਅੰਤ ਨਹੀਂ ਦੇਣਾ ਪਾ ਜਿਵੇਂ ਕਿਹੜੀ ਨਾਲ ਖੇਤਰ ਦਰਤਰਾਂ ਵਿੱਚ ਮਿਲੇ ਨਾਲ ਇਹ ਮੁਕਾਮ ਅੰਤ 770/-3 ਅਤੇ 1000/-3 ਦੇ ਨਾਲ ਤਨਖਾਹ ਨਿਰਧਾਰਤ ਹੋਵੇ ਅਦਾਇਗੀ ਕੀਤੀ ਜਾਵੇ ਹੈ, ਜਿਸ


ਦੀ ਰਾਹ ਦੀ ਵੀ ਵਰਤੀ ਜਾ ਸੀ ਅਤੇ ਜਦੋਂ ਜਿਹੜਾ ਜਿਹੜਾ ਖੇਤਰ ਵੀ ਸ਼ਾਮਲ  
 ਹੋਇਆ ਸੀ ਉਸਦੀ ਵਰਤੋਂ ਵੀ ਸ਼ਾਮਲ ਹੋਈ ਸੀ। ਇਸ ਤਰ੍ਹਾਂ ਸਾਰੇ ਖੇਤਰਾਂ  
 ਦੀ ਵਰਤੋਂ ਸ਼ਾਮਲ ਹੋਈ ਸੀ। 100/- ਪੈਸੇ ਦੀ ਵਰਤੋਂ ਵੀ ਸ਼ਾਮਲ  
 ਹੋਈ ਸੀ। ਇਸ ਤਰ੍ਹਾਂ ਸਾਰੇ ਖੇਤਰਾਂ ਦੀ ਵਰਤੋਂ ਸ਼ਾਮਲ ਹੋਈ ਸੀ।

17/12/91  
 ਪ੍ਰਮਾਣਿਤ/ਵਿੱਤ

ਫਾਈਲ ਨੰ: 101640/101950/ਸਿਟੀ/ਪੀ.ਸੀ.-1988/V/R ਸਿਤੀ: 17.5.91

ਪ੍ਰਮਾਣਿਤ/ਵਿੱਤ ਦੇ ਨਾਂ 'ਤੇ ਦਫਤਰੀ ਫੰਡਾਂ ਅਤੇ ਫੈਸਲੇ ਦੀ ਵਰਤੋਂ

1. ਪ੍ਰਮਾਣਿਤ/ਵਿੱਤ ਦੀ ਵਰਤੋਂ।
2. ਪ੍ਰਮਾਣਿਤ/ਵਿੱਤ ਦੀ ਵਰਤੋਂ।
3. ਪ੍ਰਮਾਣਿਤ/ਵਿੱਤ ਦੀ ਵਰਤੋਂ।
4. ਪ੍ਰਮਾਣਿਤ/ਵਿੱਤ ਦੀ ਵਰਤੋਂ।
5. ਪ੍ਰਮਾਣਿਤ/ਵਿੱਤ ਦੀ ਵਰਤੋਂ।
6. ਪ੍ਰਮਾਣਿਤ/ਵਿੱਤ ਦੀ ਵਰਤੋਂ।
7. ਪ੍ਰਮਾਣਿਤ/ਵਿੱਤ ਦੀ ਵਰਤੋਂ।
8. ਪ੍ਰਮਾਣਿਤ/ਵਿੱਤ ਦੀ ਵਰਤੋਂ।
9. ਪ੍ਰਮਾਣਿਤ/ਵਿੱਤ ਦੀ ਵਰਤੋਂ।
10. ਪ੍ਰਮਾਣਿਤ/ਵਿੱਤ ਦੀ ਵਰਤੋਂ।
11. ਪ੍ਰਮਾਣਿਤ/ਵਿੱਤ ਦੀ ਵਰਤੋਂ।
12. ਪ੍ਰਮਾਣਿਤ/ਵਿੱਤ ਦੀ ਵਰਤੋਂ।
13. ਪ੍ਰਮਾਣਿਤ/ਵਿੱਤ ਦੀ ਵਰਤੋਂ।
14. ਪ੍ਰਮਾਣਿਤ/ਵਿੱਤ ਦੀ ਵਰਤੋਂ।
15. ਪ੍ਰਮਾਣਿਤ/ਵਿੱਤ ਦੀ ਵਰਤੋਂ।
16. ਪ੍ਰਮਾਣਿਤ/ਵਿੱਤ ਦੀ ਵਰਤੋਂ।
17. ਪ੍ਰਮਾਣਿਤ/ਵਿੱਤ ਦੀ ਵਰਤੋਂ।
18. ਪ੍ਰਮਾਣਿਤ/ਵਿੱਤ ਦੀ ਵਰਤੋਂ।
19. ਪ੍ਰਮਾਣਿਤ/ਵਿੱਤ ਦੀ ਵਰਤੋਂ।
20. ਪ੍ਰਮਾਣਿਤ/ਵਿੱਤ ਦੀ ਵਰਤੋਂ।
21. ਪ੍ਰਮਾਣਿਤ/ਵਿੱਤ ਦੀ ਵਰਤੋਂ।
22. ਪ੍ਰਮਾਣਿਤ/ਵਿੱਤ ਦੀ ਵਰਤੋਂ।
23. ਪ੍ਰਮਾਣਿਤ/ਵਿੱਤ ਦੀ ਵਰਤੋਂ।
24. ਪ੍ਰਮਾਣਿਤ/ਵਿੱਤ ਦੀ ਵਰਤੋਂ।

  
 ਪ੍ਰਮਾਣਿਤ/ਵਿੱਤ

\*ਪ੍ਰਮਾਣਿਤ\*

38/91

1. General Manager-Chief/Gr/CEs (including Hyd. Irr).
2. Financial Advisor, PSEB, Patiala.
3. Chief Accounts Officer, PSEB, Patiala.
4. Chief Auditor, PSEB, Patiala.
5. Cost Controller, PSEB, Patiala.
6. IC/V&S, PSEB, Patiala.
7. Deputy Director/Public Relations, PSEB, Patiala.

Memo No. 108529/8559 /FIN-49/76-77/vol:II  
Dated 30.5.91.

Subject: Austerity in Public Expenditure during the year 1991-92.

Instructions have been issued from time to time for observing austerity and economy in expenditure. Re-iteration of these instructions has become all the more necessary because of continuing constraints on financial resources of the Board. It has, therefore, been decided by the Board that the following measures should be taken with effect for effecting economy in expenditure during the year 1991-92 :-

(A) Creation of posts/recruitment

i) Ban already imposed vide this office circular No. 100305/331 dated 29-4-87 for creation of new posts/upgradation of posts will continue for the year 1991-92. However, only such posts as are considered absolutely essential e.g. for manning new substations or are directly productive can be created. Further an exercise should also be undertaken to locate the surplus staff in different offices of the Board and divert them to the areas where they are immediately needed. Norms for providing staff should be got settled where it has not already been done so that individual proposals are not required to be scrutinised with reference to staff needs on each occasion.

ii) Posts will generally not be sanctioned merely for strengthening of headquarters of the Directorates or for providing assistance in staff positions to the Heads of Offices.

iii) No appointment should be made on adhoc basis.

iv) Persons who are intended to be employed on whole-time basis should not be paid from contingencies which should only be utilised for payment to part-time/seasonal workers.

Continued...P/2

In other words, persons on whole-time basis should only be appointed against regular posts and on regular basis and should not be appointed as contingent paid staff.

vi) Any appointment made in violation of the instructions would be the personal responsibility of the Appointing Authorities and the whole amount of payment made to such appointees shall be liable to be recovered from them.

vii) All Heads of Departments should review the totality of staff under their control, identify duplication/overlap of functions and the surplus staff. While sending proposals for any new post, the Head of Deptt. should also indicate that he is satisfied that there is no scope for re-deployment of staff as an alternative to the creation of new posts.

(E) Restrictions on the use of Telephones

The instructions issued by the Punjab Govt. vide letter No. 5/1/84-240(1)444 dated 23-5-84 and adopted by the Board vide circular No. 78745/79145/GS/G-1656 dated 2-7-84 are re-iterated. Purchase of new vehicles in place of condemned vehicles will be permitted subject to availability of funds. Proposals for essential purchase of motor vehicles should be put up before the "Standing Committee on Vehicles". The specific make of vehicles for purchase should also be carefully decided keeping in view the nature of duties, cost effectiveness of different types of vehicles now in the market, carrying capacity of the vehicles, type of touring involved and the mileage per litre of petrol/diesel etc.

(C) Purchase of vehicles.

The instructions issued by the Punjab Govt. vide letter No. 5/1/84-240(1)444 dated 23-5-84 and adopted by the Board vide circular No. 78745/79145/GS/G-1656 dated 2-7-84 are re-iterated. Purchase of new vehicles in place of condemned vehicles will be permitted subject to availability of funds. Proposals for essential purchase of motor vehicles should be put up before the "Standing Committee on Vehicles". The specific make of vehicles for purchase should also be carefully decided keeping in view the nature of duties, cost effectiveness of different types of vehicles now in the market, carrying capacity of the vehicles, type of touring involved and the mileage per litre of petrol/diesel etc.

-: 3 :-

(D) Restrictions on Travel

i) The expenditure on petrol is restricted to the level of expenditure for the year 1980-81. The Government will not accept any request for diversion of funds from other heads of the budget to meet an increase in petrol prices.

ii) Controlling offices should ascertain and enter consumption of petrol per litre in the log book of the vehicles and ensure that the actual consumption conforms to the prescribed norms.

iii) Except for Heads of Departments, no other officer would be permitted to take a staff car to Delhi and Shimla (as excellent and efficient bus services are now available to such places) and to any other place outside the State beyond 100 KMs from the headquarters. For movement of staff cars to other places outside the State (i.e. beyond 100 KMs from headquarters) the approval of the controlling authority will be obtained. In case of other officers, going on tour to Delhi, the officers should use the mode of travel to which they are entitled. They would, however, be reimbursed the taxi charges from Bus Stand, Railway, Station/Air-port to the destination and back for attending official meetings.

iv) The office of Dy. Secretary/Co-ordination is functioning at New Delhi. It has been observed that the services of that office are not adequately being used for sorting out problems with the Govt. of India/other Deptts. at New Delhi. Telephone facility could be used instead of officers going on tour to Delhi for minor matters.

(E) Foreign Travel

Travel abroad by the officers of the Board should be minimised.

(F) General

i) Additional allotment of funds will not be made in the Revised Estimates for office expenses. The expenditure should be restricted to the Budget provision available during the year and no liability on this account should be carried forward to the next year. To ensure this, all the Controlling Officers should monitor the expenditure regularly.

ii) The expenditure on travelling should be cut to the required extent by laying down norms of touring by various functionaries in the Board and ensuring that no liability of pending Travelling Allowances Bills in respect of journeys

Continued...P/4

during the year is allowed to accumulate for payment during the next year.

iii) The expenditure on dinners, lunches and reception should be restricted and wherever necessary it should be within the norms.

iv) The expenditure on gifts, presents, etc. should be restricted and only those of high priorities should be considered. Gifts should be carefully scrutinized and all incidental and ostentatious items should be cut off.

v) Prior concurrence of Finance may be obtained in respect of each training programme before undertaking it except those of routine nature already envisaged at the III Patiala/ Technical Training Centres.

vi) Very restricted expenditure should be incurred on printing and distribution of calendars, diaries, greeting cards, personal letters heads and other expensive items in connection with the new years and other festivals.

vii) It has been noted that whenever there is a change of officers, furnishing of the rooms is got changed thus costing extra expenditure. Henceforth, furnishing/furniture may be purchased only in replacement of old furniture. Furniture to be purchased should be simple, cost effective and durable.

viii) No display advertisement should be given in the newspapers without approval of the Administrative Member and prior concurrence of Finance wherever necessary according to the instructions. The advertisements should be released through the Deputy Director/Public Relations only.

3.- It shall be the responsibility of Heads of Depts. to ensure that the austerity and economy measures enumerated above are strictly observed in letter and spirit.

4.- Receipt of this letter may please be acknowledged.

Secretary,  
Punjab State Electricity Board,  
Patiala.

Enclt.No. 108560/109440 /FIN-49/76-77 Dated:- 30.5.91.

A copy of the above is forwarded for information and necessary action to the :-

1. All SEs/Directors ( including Hydel Irrigation ).
2. All Xens/Dy.Directors ( -do - ).
3. OSD/T to Chairman, PSEB, Patiala.
4. SE/T to Member/Hydel and Member/T

\* MANMOHAN \*

Continued..P/5

- 5 -

12. All Deputy, UNOs, Sr. AGs/AGs in PSEB.  
13. Deputy Financial Adviser (Budget Section), PSEB, PTA.  
14. PS to Chairman/Members/Secretary.  
15. All Sectional Heads/Branch Officers.  
16. OSD/Security-cum-Director/Hospitality, PSEB, PTA.  
17. OSD/Accounts, PSEB, Patiala.

*one*  
Deputy Secretary/Finance

Endst.No. 109441/42 /Fin-49/75-77 Dated:- 30.5.91

A copy of the above is forwarded to the following for information :-

1. Budget Officer-cum-Dy. Secretary/Finance,  
Department of Finance (Finance Budget-I Branch),  
Chandigarh.
2. Secretary Institutional Finance and Banking  
and Bureau of Public Enterprises, 800 H. St.,  
Sector 42-C, Chandigarh.

*one*  
Deputy Secretary/Finance

\* MANMOHAN \*

ਪੰਜਾਬ ਰਾਜ ਬਿਜਲੀ ਬੋਰਡ

ਦਫਤਰ ਸਕੱਤਰ  
( ਵਿੱਤ ਭਾਗ )

ਵਿੱਤ ਗਤੀ ਪੱਤਰ  
ਨੰ: 33/1991

6. ਆਈ. ਟੀ. ਪੀ. ਟੀ. ਬਿ. ਬੀ. ਪੀ. ਟੀ. ਟੀ.
7. ਆਈ. ਟੀ. ਪੀ. ਟੀ. ਬਿ. ਬੀ. ਪੀ. ਟੀ. ਟੀ.
8. ਆਈ. ਟੀ. ਪੀ. ਟੀ. ਬਿ. ਬੀ. ਪੀ. ਟੀ. ਟੀ.
9. ਆਈ. ਟੀ. ਪੀ. ਟੀ. ਬਿ. ਬੀ. ਪੀ. ਟੀ. ਟੀ.
10. ਆਈ. ਟੀ. ਪੀ. ਟੀ. ਬਿ. ਬੀ. ਪੀ. ਟੀ. ਟੀ.
11. ਆਈ. ਟੀ. ਪੀ. ਟੀ. ਬਿ. ਬੀ. ਪੀ. ਟੀ. ਟੀ.
12. ਆਈ. ਟੀ. ਪੀ. ਟੀ. ਬਿ. ਬੀ. ਪੀ. ਟੀ. ਟੀ.
13. ਆਈ. ਟੀ. ਪੀ. ਟੀ. ਬਿ. ਬੀ. ਪੀ. ਟੀ. ਟੀ.
14. ਆਈ. ਟੀ. ਪੀ. ਟੀ. ਬਿ. ਬੀ. ਪੀ. ਟੀ. ਟੀ.
15. ਆਈ. ਟੀ. ਪੀ. ਟੀ. ਬਿ. ਬੀ. ਪੀ. ਟੀ. ਟੀ.
16. ਆਈ. ਟੀ. ਪੀ. ਟੀ. ਬਿ. ਬੀ. ਪੀ. ਟੀ. ਟੀ.
17. ਆਈ. ਟੀ. ਪੀ. ਟੀ. ਬਿ. ਬੀ. ਪੀ. ਟੀ. ਟੀ.
18. ਆਈ. ਟੀ. ਪੀ. ਟੀ. ਬਿ. ਬੀ. ਪੀ. ਟੀ. ਟੀ.
19. ਆਈ. ਟੀ. ਪੀ. ਟੀ. ਬਿ. ਬੀ. ਪੀ. ਟੀ. ਟੀ.
20. ਆਈ. ਟੀ. ਪੀ. ਟੀ. ਬਿ. ਬੀ. ਪੀ. ਟੀ. ਟੀ.
21. ਆਈ. ਟੀ. ਪੀ. ਟੀ. ਬਿ. ਬੀ. ਪੀ. ਟੀ. ਟੀ.

ਮੀਮੋ ਨੰ: 110515/1200/ਐਫਪੀ-27/ਐਨਸੀ-573/ਵਾ: 5

ਮਿਤੀ: 4.6.91

ਵਿਸ਼ਾ: ਪੰਜਾਬ ਰਾਜ ਬਿਜਲੀ ਬੋਰਡ ਦੇ ਕਰਮਚਾਰੀਆਂ ਨੂੰ ਛੁੱਟੀ ਦਿਵਾਉਣ ਦਾ ਫ਼ੈਸਲਾ

\*\*\*

ਸ੍ਰੀ ਮਾਠ ਜੀ,

ਮੇਨੂੰ ਉਪਰੋਕਤ ਵਿਸ਼ੇ 'ਤੇ ਆਪ ਜੀ ਦਾ ਧਿਆਨ ਇਸ ਦਫਤਰ ਦੇ ਦਫਤਰੀ ਹੁਕਮ ਨੰ: 162/ਐਫਪੀ-27/ਨੂਜ-573/ਵਾ: 4 ਮਿਤੀ 12.5.89 ਵੱਲ ਦਿਵਾਉਣ ਦਾ ਆਦੇਸ਼ ਹੋਇਆ ਹੈ, ਜਿਸ ਅਨੁਸਾਰ ਪੰਜਾਬ ਰਾਜ ਬਿਜਲੀ ਬੋਰਡ ਦੇ ਕਰਮਚਾਰੀਆਂ ਨੂੰ ਛੁੱਟੀ ਯਾਤਰਾ ਸਕੂਲ ਦਿੱਤੀ ਗਈ ਸੀ। ਇਸ ਸਬੰਧ ਵਿਚ ਨੁਕਤਾ ਉਠਾਇਆ ਗਿਆ ਹੈ ਕਿ ਕੀ ਬੋਰਡ ਦੇ ਕਰਮਚਾਰੀਆਂ ਦੇ ਆਸ਼ੁਰਿਤ(ਡੀਪੈਂਟ) ਜੋ ਪੇਨਸ਼ਨਰ ਹਨ, ਐਨ.ਟੀ.ਸੀ. ਦੇ ਪਾਤਰ ਹਨ।

2. ਇਸ ਸਬੰਧੀ ਸਥਿਤੀ ਸਪਸ਼ਟ ਕਰਦੇ ਹੋਏ ਦਸਿਆ ਜਾਂਦਾ ਹੈ ਕਿ ਪੇਨਸ਼ਨਰਜ਼ ਨੂੰ ਆਸ਼ੁਰਿਤ ਨਹੀਂ ਮੰਨਿਆ ਜਾਂ ਸਕਦਾ ਅਤੇ ਇਸ ਬਾਰੇ ਐਨ.ਟੀ.ਸੀ. ਕਲੇਮ ਕਰਨ ਵਾਲੇ ਕਰਮਚਾਰੀਆਂ ਤੇ ਇਹ ਸਰਟੀਫੀਕੇਟ ਲੈਣਾ ਚਾਹੀਦਾ ਹੈ ਕਿ ਉਹਨਾਂ ਵੱਲੋਂ ਦਸੇ ਗਏ ਆਸ਼ੁਰਿਤ ਪੇਨਸ਼ਨਰਜ਼ ਨਹੀਂ ਹਨ। ਵਿੱਤ ਭਾਗ ਦੇ ਮੀਮੋ ਨੰ: 232208/808/ਫਿਨ/ਪੀਆਰਸੀ-1989-1 ਮਿਤੀ 30.10.89 ਅਨੁਸਾਰ

-ਪੰਨਾ ਚਲਦਾ-



ਬੇਰਤ ਵਲੋਂ ਪਹਿਲਾਂ ਹੀ ਪੇਨਸ਼ਨਰਾਂ ਨੂੰ ਸਰਕਾਰ ਦੀ ਸਹੂਲਤ ਦਿੱਤੀ ਜਾ ਚੁੱਕੀ ਹੈ ਅਤੇ ਇਸ ਤਰ੍ਹਾਂ ਦੋਹਰਾ ਕਰਮ ਕਰਨ ਵਾਲੇ ਪੀ. ਐਸ. ਈ. ਈ. ਕਰਮਚਾਰੀ ਸਜ਼ਾ ਅਤੇ ਅਪੀਲ ਦੁਆਰਾ 1971 ਅਗੇਲ ਸਾਲ ਦਾ ਵੋਟਾਂ ਲੈਣਗੇ।

ਦਿਸ਼ਾ-ਸੂਚਕ  
ਮਿਤੀ-27/ਏ.ਸੀ-573 ਮਿਤੀ 4.6.91

ਪਿਛੇ ਦਿੱਤੇ ਨੰਬਰ 1201/111506 /ਐਪੀ-27/ਏ.ਸੀ-573 ਮਿਤੀ 4.6.91

ਪਿਛੇ ਦਿੱਤੇ ਦਾ ਹਿੱਸਾ ਹੇਠ ਲਿਖੇ ਦਫਤਰਾਂ ਨੂੰ ਸੂਚਨਾ ਅਤੇ ਠੇਕੀਏ ਕਾਰਵਾਈ ਲਈ ਭੇਜਿਆ ਜਾਂਦਾ ਹੈ:-

1. ਮੈਂਬਰ/ਪ੍ਰਵਰ, ਈ. ਈ. ਐਮ. ਈ. ਚੰਗੀ ਗਤੀ
2. ਮੁਖ ਦਿਸ਼ਾ-ਸੂਚਕ/ਈ. ਸੀ. ਈ. ਚੰਗੀ ਗਤੀ
3. ਰਾਜੀਵ ਆਰੀਫ਼ ਅਤੇ ਸਰ, ਪ੍ਰਵਰ: ਰਿ: ਈ: ਪਟਿਆਲਾ
4. ਵਿੱਤ-ਸਲਾਹਕਾਰ ਅਤੇ ਮੁਖ ਦਫਤਰ, ਈ. ਈ. ਐਮ. ਚੰਗੀ ਗਤੀ
5. ਵਿੱਤ-ਸਲਾਹਕਾਰ ਅਤੇ ਮੁਖ ਦਫਤਰ, ਈ. ਈ. ਐਮ. ਚੰਗੀ ਗਤੀ
6. ਸਾਰੇ ਦਫਤਰ ਅਤੇ ਸਰ, ਪ੍ਰਵਰ: ਰਿ: ਈ: ਪਟਿਆਲਾ
7. ਸਾਰੇ ਦਫਤਰ/ਅਧਿਕਾਰ ਸਕੱਤਰ, ਪ੍ਰਵਰ: ਰਿ: ਈ: ਪਟਿਆਲਾ
8. ਐਸ. ਈ. (ਟੀ) ਦ ਦਫਤਰ
9. ਐਸ. ਈ. (ਟੀ) ਦ ਮੈਂਬਰ (ਹਾਈਡਰ), ਮੈਂਬਰ (ਗੇ) ਅਤੇ ਮੈਂਬਰ (ਕਮਰਸੀਅਲ)
10. ਐਸ. ਈ. (ਟੀ) ਦ ਪ੍ਰਬੰਧਕੀ ਮੈਂਬਰ
11. ਐਸ. ਈ. (ਟੀ) ਦ ਮੈਂਬਰ ਵਿੱਤ ਤੇ ਵੇਖਾ
12. ਉਪ ਸਕੱਤਰ/ਕਿ-ਕਾਰਗੀਰੀ, ਪ੍ਰਵਰ: ਰਿ: ਈ: 54 ਗਰੇਟਰ ਕੰਨਾਸ-1, ਨਵੀਂ ਦਿੱਲੀ-110048
13. ਨਿੱਜੀ ਸਕੱਤਰ/ਚੇਅਰਮਨ/ਮੈਂਬਰ/ਸਕੱਤਰ
14. ਸਕੱਤਰ/ਮੈਂ. ਆਰ. ਈ. ਈ. ਅਤੇ ਵਿੱਤ ਨਿਗਮਾਣ ਭਵਨ, ਨਵੀਂ ਦਿੱਲੀ
15. ਮੈਂਬਰ/ਚੇਅਰਮਨ ਸ਼੍ਰੇਣੀ ਕਮੇਟੀ, ਪ੍ਰਵਰ: ਰਿ: ਈ: ਪਟਿਆਲਾ
16. ਮੈਂਬਰ/ਐਸ. ਈ. ਐਮ. ਈ. ਦ ਦਫਤਰ
17. ਮੈਂਬਰ/ਐਸ. ਈ. ਐਮ. ਈ. ਦ ਦਫਤਰ
18. ਮੈਂਬਰ/ਐਸ. ਈ. ਐਮ. ਈ. ਦ ਦਫਤਰ
19. ਮੈਂਬਰ/ਐਸ. ਈ. ਐਮ. ਈ. ਦ ਦਫਤਰ
20. ਜਨਰਲ ਮੈਨੇਜਰ/ਦਿੱਲੀ ਇਲੈਕਟ੍ਰੀਕਲ ਚੰਗੀ ਗਤੀ ਅਤੇ ਮਨੀ ਸਟਰਕਚਰ, ਚੰਗੀ ਗਤੀ
21. ਚੇਅਰਮਨ ਅਤੇ ਮੈਨੇਜਰ ਡਾਇਰੈਕਟਰ ਨਸ਼ਟ ਹਾਈਡਰ, ਇਲੈਕਟ੍ਰੀਕ ਪਾਵਰ ਕਾਰਪੋਰੇਸ਼ਨ ਨਿਮ-57 ਮਨਜ਼ੂਰ ਨਹਿਰ ਪਲਾਟ ਨਵੀਂ ਦਿੱਲੀ
22. ਜਨਰਲ ਮੈਨੇਜਰ/ਈ. ਸੀ. ਈ. ਚੰਗੀ ਗਤੀ, ਤਲਵਾਰਾ ਟਾਊਨਸ਼ਿਪ
23. ਇੰਜੀਨੀਅਰ-ਇਨ-ਚੀਫ਼/ਜਨਰਲ ਈ. ਈ. ਐਮ. ਈ., ਠੰਡਨ ਟਾਊਨਸ਼ਿਪ
24. ਸਕੱਤਰ, ਐਸ. ਈ. ਈ. ਚੰਗੀ ਗਤੀ

ਸਕੱਤਰ/ਮੈਂ. ਆਰ. ਈ. ਈ.

\*ਚੁੱਕਿਆ\*



By the words "1.4 days applicable pay".

**TABLE A - PAYABLE PAY**

a) **Table A - Payable Pay**

Oil concentration (in % of level).

Percentage of applicable pay.

|             |    |
|-------------|----|
| 3           | 0% |
| 7           | 1% |
| 5           | 2% |
| 3           | 3% |
| 2 and below | 4% |

i) Payable at level of pay applied on the day of the discharge.

ii) While carrying oil concentration, oil used during working, transportation and unloading of oil after their arrival at the railway station will be applied as per the applicable rate.

**Table B - Payable Pay**

The applicable pay for the purpose of computing the payable pay for the purpose of computing the payable pay (if any) shall be the basic pay of the employee at the time of his discharge. Where the basic pay of an employee is not available at the time of his discharge, the payable pay will be the basic pay of the employee at the time of his discharge, if any.

After the discharge of the employee, the payable pay shall be the basic pay of the employee at the time of his discharge, if any.

*(Signature)*  
*(Signature)*  
*(Signature)*

Encl. No. 113500/113503 / File-385/Vol-III

Date:- 11/6/91

A copy of the above is furnished to the following for information and necessary action:-

1. All Engineering - Chief/Officer/Inspector of Railways.
2. Principal Engineer, P.W.D., Railway.
3. S.D.O., District, Railway.
4. S.D.O., District, Railway.
5. S.D.O., District, Railway.
6. S.D.O., District, Railway.
7. S.D.O., District, Railway.
8. S.D.O., District, Railway.
9. S.D.O., District, Railway.
10. S.D.O., District, Railway.